



# Punjab Government Gazette

*Published by Authority*

No. 7] CHANDIGARH, FRIDAY, FEBRUARY 12, 2021 (MAGHA 23, 1942 SAKA)

## PART I

### Punjab Government Notifications and Orders

ਦਫਤਰ ਡਿਪਟੀ ਕਮਿਸ਼ਨਰ, ਜਲੰਧਰ

(ਅਮਲਾ ਸ਼ਾਖਾ)

#### ਹੁਕਮ

ਸ਼੍ਰੀ ਨੁਪਿੰਦਰਪਾਲ ਸਿੰਘ, ਕਲਰਕ, ਐਮ.ਏ.ਸ਼ਾਖਾ ਦੀ ਦਰਖਾਸਤ ਮਿਤੀ 17/01/2019 ਦੇ ਅਧਾਰ ਤੇ ਪ੍ਰਸ਼ੋਨਲ ਵਿਭਾਗ (ਪ੍ਰਸ਼ੋਨਲ ਪਾਲਿਸੀ-2 ਸ਼ਾਖਾ) ਦੇ ਪੱਤਰ ਨੰ: 12/151/15-2ਪੀਪੀ2/782248/1 ਮਿਤੀ 24/6/2016 ਵਿੱਚ ਦਰਜ ਸ਼ਰਤਾਂ ਦੇ ਤਹਿਤ ਇਸ ਦਫਤਰ ਦੇ ਹੁਕਮ ਪਿੱਠ ਅੰਕਣ ਨੰ: 487-90/ਈ.ਏ ਮਿਤੀ 01/02/2019 ਰਾਹੀਂ ਕਨੇਡਾ ਵਿਖੇ ਜਾਣ ਲਈ ਮਿਤੀ 05/02/2019 ਤੋਂ 21/03/2019 ਤੱਕ ਐਕਸ ਇੰਡੀਆ ਲੀਵ ਇਸ ਸ਼ਰਤ ਤੇ ਮੰਜੂਰ ਕੀਤੀ ਗਈ ਸੀ ਕਿ ਕਰਮਚਾਰੀ ਵਿਦੇਸ਼ ਵਿੱਚ ਜਾ ਕੇ ਛੁੱਟੀ ਵਿੱਚ ਵਾਪਸ ਦੀ ਮੰਗ ਨਹੀਂ ਕਰੇਗਾ। ਪ੍ਰੰਤੂ ਫਿਰ ਵੀ ਕਰਮਚਾਰੀ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਤੇ ਇਸ ਦਫਤਰ ਵੱਲੋਂ ਲਗਾਈਆਂ ਗਈਆਂ ਸ਼ਰਤਾਂ ਦੀ ਉਲੰਘਣਾ ਕਰਕੇ ਵਿਦੇਸ਼ ਵਿੱਚੋਂ ਹੀ ਮੌਸਮ ਖਰਾਬ ਹੋਣ ਅਤੇ ਟਿਕਟ ਸਮੇਂ ਸਿਰ ਨਾ ਮਿਲਣ ਦਾ ਬਹਾਨਾ ਦੱਸ ਕੇ ਈਮੇਲ ਰਾਹੀਂ ਮਿਤੀ 27/03/2019 ਤੱਕ ਛੁੱਟੀ ਵਿੱਚ ਵਾਪਸ ਦੀ ਦਰਖਾਸਤ ਦਿੱਤੀ। ਜਿਸ ਮੁਤਾਬਕ ਕਰਮਚਾਰੀ ਨੇ ਮਿਤੀ 28/03/2019 ਨੂੰ ਦਫਤਰ ਹਾਜ਼ਰ ਹੋਣਾ ਸੀ, ਪ੍ਰੰਤੂ ਕਰਮਚਾਰੀ ਹਾਜ਼ਰ ਨਹੀਂ ਆਇਆ, ਜਿਸ ਕਰਕੇ ਇਸ ਦਫਤਰ ਦੇ ਪੱਤਰ ਨੰ: 1309/ਅਸ ਮਿਤੀ 01/04/2019 ਅਤੇ ਪੱਤਰ ਨੰ: 1310/ਅਸ ਮਿਤੀ 01/04/2019 ਰਾਹੀਂ ਉਸਦੇ ਘਰ ਦੇ ਪੱਕੇ ਪਤੇ ਅਤੇ ਵਿਦੇਸ਼ ਵਿੱਚ ਰਹਿਣ ਦੇ ਪਤੇ ਤੇ ਰਜਿਸਟਰਡ ਪੋਸਟ ਰਾਹੀਂ ਤੁਰੰਤ ਦਫਤਰ ਵਿੱਚ ਹਾਜ਼ਰ ਆ ਕੇ ਗੈਰ ਹਾਜ਼ਰੀ ਸਬੰਧੀ ਸਪਸ਼ਟੀਕਰਨ ਪੇਸ਼ ਕਰਨ ਲਈ ਲਿਖਿਆ ਗਿਆ ਸੀ। ਕਰਮਚਾਰੀ ਦੀ ਛੁੱਟੀ ਵਿੱਚ ਵਾਪਸ ਸਬੰਧੀ ਦਰਖਾਸਤ ਵਿੱਚ ਠੋਸ ਕਾਰਨ ਨਾ ਹੋਣ ਕਰਕੇ ਦਫਤਰ ਦੇ ਪੱਤਰ ਨੰ: 1331-32/ਅਸ ਮਿਤੀ 03/04/2019 ਰਾਹੀਂ ਛੁੱਟੀ ਅਪ੍ਰਵਾਨ ਕਰਕੇ ਤੁਰੰਤ ਦਫਤਰ ਵਿਖੇ ਹਾਜ਼ਰ ਹੋਣ ਲਈ ਲਿਖਿਆ ਗਿਆ ਸੀ। ਪ੍ਰੰਤੂ ਕਰਮਚਾਰੀ ਲਗਾਤਾਰ ਬਿਨਾਂ ਛੁੱਟੀ ਮੰਜੂਰ ਕਰਵਾਏ ਮਿਤੀ 22/03/2019 ਤੋਂ ਦਫਤਰ ਤੋਂ ਗੈਰ ਹਾਜ਼ਰ ਚੱਲਿਆ ਆ ਰਿਹਾ ਹੈ। ਇਸ ਸਬੰਧੀ ਇਸ ਦਫਤਰ ਦੇ ਰਜਿਸਟਰਡ ਪੱਤਰ ਨੰ: 1387-88/ਅਸ ਮਿਤੀ 09/4/2019 ਰਾਹੀਂ ਉਸ ਨੂੰ ਕਾਰਨ ਦੱਸੇ ਨੋਟਿਸ ਘਰ ਦੇ ਪਤੇ ਤੇ ਜਾਰੀ ਕੀਤੇ ਗਏ, ਪ੍ਰੰਤੂ ਇਹ ਪੱਤਰ ਅਣਵੰਡੇ ਦਫਤਰ ਨੂੰ ਪ੍ਰਾਪਤ ਹੋਏ ਅਤੇ ਉਸ ਵੱਲੋਂ ਉਕਤ ਸਬੰਧੀ ਕੋਈ ਵੀ ਜਵਾਬ ਪ੍ਰਾਪਤ ਨਹੀਂ ਹੋਇਆ ਹੈ। ਅਜਿਹਾ ਕਰਕੇ ਕਰਮਚਾਰੀ ਵੱਲੋਂ ਡਿਊਟੀ ਪ੍ਰਤੀ ਘੋਰ ਅਣਗਹਿਲੀ ਅਤੇ ਅਨੁਸ਼ਾਸਨਹੀਨਤਾ ਦਾ ਸਬੂਤ ਪੇਸ਼ ਕੀਤਾ ਹੈ।

ਇਸ ਉਪਰੰਤ ਸ਼੍ਰੀ ਨੁਪਿੰਦਰਪਾਲ ਸਿੰਘ, ਕਲਰਕ ਐਮ.ਏ. ਸ਼ਾਖਾ, ਦਫਤਰ ਡਿਪਟੀ ਕਮਿਸ਼ਨਰ, ਜਲੰਧਰ ਦੀ ਵਿਭਾਗੀ ਪੜਤਾਲ ਸਹਾਇਕ ਕਮਿਸ਼ਨਰ (ਜ), ਜਲੰਧਰ ਵੱਲੋਂ ਕਰਵਾਈ ਗਈ। ਸਹਾਇਕ ਕਮਿਸ਼ਨਰ (ਜ) ਜਲੰਧਰ ਵੱਲੋਂ ਆਪਣੇ ਪੱਤਰ ਨੰ: 167/ਸਟੈਨੋ ਮਿਤੀ 03-12-2019 ਰਾਹੀਂ ਰਿਪੋਰਟ ਇਸ ਦਫਤਰ ਨੂੰ ਭੇਜੀ ਗਈ। ਇਸ ਰਿਪੋਰਟ ਵਿੱਚ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਤਹਿਸੀਲਦਾਰ ਜਲੰਧਰ-1 ਰਾਹੀਂ ਇਸ ਕਰਮਚਾਰੀ ਨੂੰ ਦਫਤਰ ਵਿੱਚ ਮਿਤੀ 14-10-2019 ਨੂੰ ਹਾਜ਼ਰ ਹੋਣ

ਲਈ ਇਤਲਾਹ ਕਰਵਾਉਣ ਲਈ ਪੱਤਰ ਭੇਜਿਆ ਗਿਆ। ਤਹਿਸੀਲਦਾਰ ਜਲੰਧਰ-1 ਵੱਲੋਂ ਰਿਪੋਰਟ ਭੇਜੀ ਗਈ ਕਿ ਦਿੱਤੇ ਹੋਏ ਪਤੇ ਤੇ ਕਾਫੀ ਦਿਨਾਂ ਤੋਂ ਤਾਲਾ ਲੱਗਾ ਹੋਇਆ ਹੈ ਅਤੇ ਫੋਨ ਨੰਬਰ ਵੀ ਬੰਦ ਹੈ। ਇਸ ਕਰਕੇ ਇਤਲਾਹ ਨਹੀਂ ਹੋ ਸਕੀ। ਇਸ ਤੋਂ ਬਾਅਦ ਪੜਤਾਲੀਆ ਅਫਸਰ ਵੱਲੋਂ ਪੱਤਰ ਨੰ: 140-41/ਸਟੈਨੋ ਮਿਤੀ 16/10/2019 ਰਾਹੀਂ ਕਰਮਚਾਰੀ ਦੇ ਲੋਕਲ ਐਡਰੈਸ ਅਤੇ ਵਿਦੇਸ਼ ਦੇ ਐਡਰੈਸ ਤੇ ਮਿਤੀ 28/11/2019 ਨੂੰ ਉਨ੍ਹਾਂ ਦੇ ਦਫਤਰ ਹਾਜਰ ਹੋਣ ਲਈ ਰਜਿਸਟਰ ਪੱਤਰ ਜਾਰੀ ਕੀਤੇ ਗਏ। ਪਰ ਕਰਮਚਾਰੀ ਇਸ ਮਿਤੀ ਨੂੰ ਵੀ ਹਾਜਰ ਨਹੀਂ ਆਇਆ। ਇਸ ਤੋਂ ਬਾਅਦ ਉਨ੍ਹਾਂ ਦੇ ਦਫਤਰ ਦਾ ਲੋਕਲ ਰਜਿਸਟਰਡ ਪੱਤਰ ਨੰ: 148-49/ਸਟੈਨੋ ਮਿਤੀ 14/11/2019 ਅਣਵੰਡਿਆ ਹੀ ਵਾਪਿਸ ਪ੍ਰਾਪਤ ਹੋਇਆ ਹੈ। ਇੰਨੇ ਮੌਕੇ ਦਿੱਤੇ ਜਾਣ ਦੇ ਬਾਵਜੂਦ ਵੀ ਕਰਮਚਾਰੀ ਉਨ੍ਹਾਂ ਦੇ ਦਫਤਰ ਵਿੱਚ ਹਾਜਰ ਨਹੀਂ ਆਇਆ। ਪੜਤਾਲੀਆ ਅਫਸਰ ਵੱਲੋਂ ਆਪਣੀ ਰਿਪੋਰਟ ਦੇ ਆਖੀਰ ਵਿੱਚ ਲਿਖਿਆ ਹੈ ਕਿ ਸ਼੍ਰੀ ਨੁਪਿੰਦਰਪਾਲ ਸਿੰਘ, ਕਲਰਕ ਨੂੰ ਤਿੰਨ ਮੌਕੇ ਦਿੱਤੇ ਜਾਣ ਦੇ ਬਾਵਜੂਦ ਵੀ ਇਹ ਕਰਮਚਾਰੀ ਦਫਤਰ ਹਾਜਰ ਨਹੀਂ ਆਇਆ। ਜਿਸਤੋਂ ਜਾਪਦਾ ਹੈ ਕਿ ਕਰਮਚਾਰੀ ਜਾਣ ਬੁਝ ਕੇ ਦਫਤਰ ਹਾਜਰ ਨਹੀਂ ਹੋ ਰਿਹਾ। ਇਸ ਲਈ ਸ਼੍ਰੀ ਨੁਪਿੰਦਰਪਾਲ ਸਿੰਘ, ਕਲਰਕ ਤੇ ਲਗਾਏ ਦੋਸ਼ ਸਿੱਧ ਹੁੰਦੇ ਹਨ।

ਇਸ ਤੋਂ ਬਾਅਦ ਇਸ ਦਫਤਰ ਵੱਲੋਂ ਮਿਤੀ 20-03-2020 ਨੂੰ ਅਜੀਤ ਅਤੇ ਜਗਬਾਣੀ ਅਖਬਾਰ ਵਿੱਚ ਨੋਟਿਸ ਰਾਹੀਂ ਕਰਮਚਾਰੀ ਨੂੰ 15 ਦਿਨਾਂ ਦੇ ਅੰਦਰ-ਅੰਦਰ ਨਿੱਜੀ ਸੁਣਵਾਈ ਲਈ ਦਫਤਰ ਡਿਪਟੀ ਕਮਿਸ਼ਨਰ, ਜਲੰਧਰ ਵਿਖੇ ਹਾਜਰ ਹੋ ਕੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਗਿਆ। ਪ੍ਰੰਤੂ ਉਕਤ ਅਖਬਾਰਾਂ ਵਿੱਚ ਨੋਟਿਸ ਛੱਪਣ ਤੋਂ ਬਾਅਦ ਵੀ ਇਹ ਕਰਮਚਾਰੀ ਨਾ ਹੀ ਇਸ ਦਫਤਰ ਵਿਖੇ ਹਾਜਰ ਆਇਆ ਅਤੇ ਨਾ ਹੀ ਇਸ ਵੱਲੋਂ ਕੋਈ ਲਿਖਤੀ ਸੂਚਨਾ ਇਸ ਦਫਤਰ ਨੂੰ ਪ੍ਰਾਪਤ ਹੋਈ ਹੈ।

ਕਰਮਚਾਰੀ ਨੂੰ ਇਸ ਦਫਤਰ ਵੱਲੋਂ ਆਪਣੀ ਡਿਊਟੀ ਤੇ ਹਾਜਰ ਆਉਣ ਲਈ ਕਈ ਮੌਕੇ ਦਿੱਤੇ ਗਏ ਪਰੰਤੂ ਕਰਮਚਾਰੀ ਨਾ ਹੀ ਦਫਤਰ ਹਾਜਰ ਆਇਆ ਅਤੇ ਨਾ ਹੀ ਉਸ ਵੱਲੋਂ ਕੋਈ ਲਿਖਤੀ ਜਵਾਬ ਇਸ ਦਫਤਰ ਨੂੰ ਪ੍ਰਾਪਤ ਹੋਇਆ ਹੈ। ਉਕਤ ਤੋਂ ਇਲਾਵਾ **ਪੰਜਾਬ ਸਰਕਾਰ, ਵਿੱਤ ਵਿਭਾਗ, ਵਿੱਤ ਪ੍ਰਸ਼ੋਨਲ-2, ਸ਼ਾਖਾ ਵੱਲੋਂ ਜਾਰੀ ਹਦਾਇਤਾਂ ਪੱਤਰ ਨੰ: 2/1/2017-3ਵਿਪ੍ਰ/189 ਮਿਤੀ ਚੰਡੀਗੜ੍ਹ 12-5-2017 ਅਨੁਸਾਰ** ਜੇਕਰ ਕੋਈ ਅਧਿਕਾਰੀ/ਕਰਮਚਾਰੀ ਬਿਨਾਂ ਪਹਿਲਾਂ ਛੁੱਟੀ ਮੰਜੂਰ ਕਰਵਾਏ ਆਪਣੀ ਡਿਊਟੀ ਤੋਂ ਗੈਰ ਹਾਜਰ ਰਹਿੰਦਾ ਹੈ ਅਤੇ ਇਹ ਗੈਰ ਹਾਜਰੀ ਦਾ ਸਮਾਂ ਚਲਦੇ ਨੂੰ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਜਾਂਦਾ ਹੈ ਤਾਂ ਉਸ ਵੱਲੋਂ ਸਰਕਾਰੀ ਸਰਵਿਸ ਤੋਂ ਅਸਤੀਫਾ ਦਿੱਤਾ ਗਿਆ ਸਮਝਿਆ ਜਾਵੇਗਾ ਭਾਵ ਉਸ ਵੱਲੋਂ ਸਰਕਾਰੀ ਸਰਵਿਸ ਤੋਂ deemed resignation ਮੰਨਿਆ ਜਾਵੇਗਾ। ਇਹ ਸਮਾਂ ਮੁਕੰਮਲ ਹੋਣ ਤੋਂ ਉਸਨੂੰ ਸਰਕਾਰੀ ਸਰਵਿਸ ਵਿੱਚ ਮੁੜ ਜੁਆਇਨ ਨਹੀਂ ਕਰਵਾਇਆ ਜਾਵੇਗਾ। ਇਸ ਲਈ ਮੈਂ ਘਨਸ਼ਿਆਮ ਥੋਰੀ, ਆਈ.ਏ.ਐਸ. ਡਿਪਟੀ ਕਮਿਸ਼ਨਰ, ਜਲੰਧਰ ਉਕਤ ਸਾਰੇ ਤੱਥਾਂ ਨੂੰ ਮੁੱਖ ਰੱਖਦੇ ਹੋਏ ਅਤੇ ਪੰਜਾਬ ਸਿਵਲ ਸੇਵਾਵਾਂ (ਦੰਡ ਅਤੇ ਅਪੀਲ) ਰੂਲਜ਼ 1970 ਦੇ ਨਿਯਮ 13 (2) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ਼੍ਰੀ ਨੁਪਿੰਦਰਪਾਲ ਸਿੰਘ, ਕਲਰਕ, ਐਮ.ਏ. ਸ਼ਾਖਾ ਦਫਤਰ ਡਿਪਟੀ ਕਮਿਸ਼ਨਰ, ਜਲੰਧਰ ਨੂੰ ਸਰਕਾਰੀ ਸੇਵਾਵਾਂ ਤੋਂ ਡਿਸਮਿਸ ਕਰਦਾ ਹਾਂ।

ਇਹ ਹੁਕਮ ਫੌਰੀ ਤੌਰ ਤੇ ਲਾਗੂ ਕੀਤਾ ਜਾਂਦਾ ਹੈ।

ਸਹੀ/-  
ਡਿਪਟੀ ਕਮਿਸ਼ਨਰ  
ਜਲੰਧਰ।